

ਤੁਰੰਤ ਰਿਲੀਜ਼ ਲਈ

ਸਿਟੀ ਦਾ ਇਨੋਵੇਸ਼ਨ ਡਿਸਟ੍ਰਿਕਟ, ਸ਼ੁਰੂਆਤੀ ਕਾਰੋਬਾਰਾਂ ਨੂੰ ਸਹਿਯੋਗ ਦੇਣ ਲਈ ਫਾਊਂਡਰ ਇੰਸਟੀਟਿਊਟ ਦਾ ਸੁਆਗਤ ਕਰਦਾ ਹੈ

ਬ੍ਰੈਂਪਟਨ, ਓਨਟਾਰੀਓ (22 ਸਤੰਬਰ, 2020) – ਆਪਣੀ ਪਿਛਲੀ ਮੀਟਿੰਗ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਫਾਊਂਡਰ ਇੰਸਟੀਟਿਊਟ (ਐਫ.ਆਈ.) (Founder Institute) (FI) ਦੇ ਨਾਲ ਭਾਈਵਾਲੀ ਨੂੰ ਸਰਬ ਸੰਮਤੀ ਨਾਲ ਮਨਜ਼ੂਰੀ ਦਿੱਤੀ। ਇਹ ਉੱਚ-ਸਮਰੱਥਾ, ਸ਼ੁਰੂਆਤੀ-ਸਟੇਜ ਵਾਲੀਆਂ ਕੰਪਨੀਆਂ ਨੂੰ ਸਹਿਯੋਗ ਪ੍ਰਦਾਨ ਕਰਨ ਵਾਲੀ ਇੱਕ ਗਲੋਬਲ ਗਤੀ ਵਰਧਕ (ਐਕਸਲਰੇਟਰ) ਫਰਮ ਹੈ। ਇਸ ਭਾਈਵਾਲੀ ਵਿੱਚ, ਫਾਊਂਡਰ ਇੰਸਟੀਟਿਊਟ ਲਈ, ਤਿੰਨ ਸਾਲਾਂ ਤੱਕ, ਹਰ ਸਾਲ \$30,000 ਤੱਕ ਦੀ ਰਕਮ ਦੀ ਫੰਡਿੰਗ ਸ਼ਾਮਲ ਹੈ।

ਐਫ.ਆਈ. (FI) ਦਾ ਵਾਧਾ, ਬ੍ਰੈਂਪਟਨ ਦੇ ਡਾਊਨਟਾਊਨ [ਇਨੋਵੇਸ਼ਨ ਡਿਸਟ੍ਰਿਕਟ \(Innovation District\)](#) ਦਾ ਨਿਰਮਾਣ ਕਰਨ ਵੱਲ ਦੂਜਾ ਕਦਮ ਹੈ, ਜੋ ਉੱਦਮੀਆਂ ਅਤੇ ਕਾਰੋਬਾਰੀਆਂ ਨੂੰ ਉਹਨਾਂ ਦੇ ਸਫ਼ਰ ਦੇ ਹਰੇਕ ਪੜਾਅ ਵਿੱਚ ਸਹਿਯੋਗ ਪ੍ਰਦਾਨ ਕਰੇਗਾ। ਸਿਟੀ ਦੇ ਇਨੋਵੇਸ਼ਨ ਡਿਸਟ੍ਰਿਕਟ ਦਾ ਵਿਸਤਾਰ ਕਰਨਾ, ਸਿਟੀ ਦੀ [ਇਕੋਨੋਮਿਕ ਰਿਕਵਰੀ ਸਟ੍ਰੈਟੇਜੀ \(Economic Recovery Strategy\)](#) ਦਾ ਮੁੱਖ ਟੀਚਾ ਹੈ।

ਐਫ.ਆਈ., ਖਾਸ ਪ੍ਰੋਗਰਾਮਿੰਗ, ਟ੍ਰੇਨਿੰਗ ਕੋਰਸਾਂ, ਫੰਡਿੰਗ ਤੱਕ ਪਹੁੰਚ ਅਤੇ ਸਰਬੋਤਮ ਮੈਂਟਰ ਨੈੱਟਵਰਕ ਨਾਲ ਜਾਣ-ਪਛਾਣ ਦੁਆਰਾ ਕੰਪਨੀਆਂ ਨੂੰ ਸਹਿਯੋਗ ਕਰਦਾ ਹੈ। ਐਫ.ਆਈ. ਨੇ 4,300 ਤੋਂ ਵੱਧ ਕੰਪਨੀਆਂ ਨੂੰ ਗ੍ਰੈਜੂਏਟ ਕੀਤਾ, ਜਿਹਨਾਂ ਨੇ \$950M ਤੋਂ ਵੱਧ ਰਕਮ ਇਕੱਠੀ ਕੀਤੀ ਹੈ ਅਤੇ ਗਲੋਬਲ ਤੌਰ ਤੇ ਲਗਭਗ 25,000 ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕੀਤੀ ਹੈ।

ਭਾਈਵਾਲੀ ਦੇ ਹੋਰ ਫਾਇਦਿਆਂ ਵਿੱਚ ਸ਼ਾਮਲ ਹਨ:

- ਪ੍ਰੋਗਰਾਮ ਦਾ ਵਿਸਤਾਰ; ਵਾਟਰਲੂ, ਟੋਰੋਂਟੋ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚੋਂ ਤਕਨੀਕੀ ਉੱਦਮੀਆਂ ਨੂੰ ਬ੍ਰੈਂਪਟਨ ਵਿੱਚ ਲਿਆਉਣਾ
- ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬ੍ਰੈਂਪਟਨ ਦੇ ਉੱਦਮੀਆਂ ਲਈ ਸਕਾਲਰਸ਼ਿਪਸ
- ਅੰਤਰਰਾਸ਼ਟਰੀ ਸ਼ੁਰੂਆਤੀ ਉੱਦਮੀਆਂ ਅਤੇ ਨਿਵੇਸ਼ਕਾਂ ਦੀ ਪੀੜ੍ਹੀ ਦੀ ਅਗਵਾਈ
- ਅੰਤਰਰਾਸ਼ਟਰੀ ਐਫ.ਆਈ. ਚੈਪਟਰਾਂ ਦੁਆਰਾ, ਸਿਟੀ ਦੇ ਫੋਰਨ ਡਾਇਰੈਕਟ ਇਨਵੈਸਟਮੈਂਟ (Foreign Direct Investment) ਨੂੰ ਸਹਿਯੋਗ ਕਰਨਾ
- ਗਲੋਬਲ ਐਫ.ਆਈ. (Global FI) ਨੈੱਟਵਰਕ ਦੁਆਰਾ ਬ੍ਰੈਂਪਟਨ ਦੀ ਪ੍ਰੋਫਾਈਲ ਬਣਾਉਣ ਵਿੱਚ ਮਦਦ ਕਰਨਾ
- ਸਮਰਪਿਤ ਸਾਈਬਰਸਿਕਿਓਰਿਟੀ ਸਟ੍ਰੀਮ ਵਿਕਸਿਤ ਕਰਨਾ ਅਤੇ ਸਾਈਬਰਸਿਕਿਓਰਿਟੀ ਸ਼ੁਰੂਆਤੀ ਉੱਦਮ ਦੇ ਸੰਸਥਾਪਕਾਂ ਲਈ ਪ੍ਰੋਗਰਾਮਿੰਗ
- ਨਿਵੇਸ਼ਕਾਂ, ਉੱਦਮੀਆਂ ਅਤੇ ਐਗਜ਼ੀਕਿਊਟਿਵਸ ਨੂੰ ਸ਼ਾਮਲ ਕਰਕੇ, ਮੈਂਟਰ ਨੈੱਟਵਰਕ ਤਿਆਰ ਕਰਨਾ

ਬ੍ਰੈਂਪਟਨ ਦੇ ਇਨੋਵੇਸ਼ਨ ਡਿਸਟ੍ਰਿਕਟ ਵਿੱਚ ਹੋਰ ਭਾਈਵਾਲਾਂ ਵਿੱਚ ਸ਼ਾਮਲ ਹਨ, ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (Brampton Entrepreneur Centre); ਕੈਟਾਲਿਸਟ ਸਾਈਬਰ ਐਕਸਲਰੇਟਰ (Catalyst Cyber Accelerator) (ਰੋਜਰਸ ਸਾਈਬਰਸਿਕਿਓਰ ਕੈਟਾਲਿਸਟ (Rogers Cybersecure Catalyst) ਅਤੇ ਰਾਇਰਸਨ ਡੀ.ਐਮ.ਜੈਡ. (Ryerson DMZ) ਦੀ ਅਗਵਾਈ ਵਿੱਚ); ਰਿਸਰਚ ਇਨੋਵੇਸ਼ਨ ਕਮਰਸ਼ੀਅਲਾਈਜ਼ੇਸ਼ਨ (ਆਰ.ਆਈ.ਸੀ.) ਸੈਂਟਰ (Research Innovation Commercialization (RIC) Centre); ਰਾਇਰਸਨ ਵੈਂਚਰ ਜ਼ੋਨ (Ryerson Venture Zone); ਬ੍ਰੈਂਪਟਨ ਬੋਰਡ ਆਫ ਟ੍ਰੇਡ (Brampton Board of Trade) ਅਤੇ ਡਾਊਨਟਾਊਨ ਬ੍ਰੈਂਪਟਨ ਬਿਜਨੇਸ ਇੰਪ੍ਰੂਵਮੈਂਟ ਏਰੀਆ (ਬੀ.ਆਈ.ਏ.) (Downtown Brampton Business Improvement Area) (BIA)।

ਹਵਾਲੇ

“ਜਿਵੇਂ ਕਿ ਅਸੀਂ ਇਸ ਮਹਾਂਮਾਰੀ ਤੋਂ ਬਾਹਰ ਨਿੱਕਲ ਰਹੇ ਹਾਂ ਅਤੇ ਸਾਡੇ ਲੋਕਲ ਅਰਥਚਾਰੇ ਨੂੰ ਬਹਾਲ ਕਰ ਰਹੇ ਹਾਂ, ਅਸੀਂ ਸਾਡੇ ਸ਼ਹਿਰ ਵਿੱਚ ਸਥਾਪਤ ਹੋਣ ਅਤੇ ਸਾਡੇ ਵਧਦੇ ਇਨੋਵੇਸ਼ਨ ਡਿਸਟ੍ਰਿਕਟ ਨਾਲ ਜੁੜਨ ਲਈ, ਉੱਦਮੀਆਂ ਅਤੇ ਸੰਭਾਵੀ ਨਿਵੇਸ਼ਕਾਂ ਦਾ ਸੁਆਗਤ ਕਰਦੇ ਹਾਂ। ਫਾਊਂਡਰ ਇੰਸਟੀਟਿਊਟ, ਬ੍ਰੈਂਪਟਨ ਵਿੱਚ ਅੰਤਰਰਾਸ਼ਟਰੀ ਸ਼ੁਰੂਆਤੀ ਉੱਦਮੀਆਂ ਨੂੰ ਆਕਰਸ਼ਿਤ ਕਰਨ ਵਿੱਚ ਸਾਡੀ ਮਦਦ ਕਰੇਗਾ, ਜੋ ਸਾਡੇ ਅਰਥਚਾਰੇ ਵਿੱਚ ਅਤੇ ਨੌਕਰੀਆਂ ਪੈਦਾ ਕਰਨ ਵਿੱਚ ਯੋਗਦਾਨ ਪਾਉਣਗੇ। ਅਸੀਂ ਕਾਰੋਬਾਰੀਆਂ ਨੂੰ ਉਹਨਾਂ ਦੇ ਸਫ਼ਰ ਦੇ ਹਰੇਕ ਪੜਾਅ ਤੇ ਸਹਿਯੋਗ ਪ੍ਰਦਾਨ ਕਰਨ ਲਈ ਕੰਮ ਕਰਦੇ ਹੋਏ, ਫਾਊਂਡਰ ਇੰਸਟੀਟਿਊਟ ਦਾ ਸੁਆਗਤ ਕਰਨ ਲਈ ਬੇਹੱਦ ਉਤਸ਼ਾਹਿਤ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡੇ ਇਨੋਵੇਸ਼ਨ ਡਿਸਟ੍ਰਿਕਟ ਦਾ ਲਗਾਤਾਰ ਵਿਕਾਸ, ਸਾਡੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਵਿੱਚ ਮੁੱਖ ਕਾਰਵਾਈ ਹੈ ਅਤੇ ਫਾਊਂਡਰ ਇੰਸਟੀਟਿਊਟ ਇਸਦੀ ਸਫਲਤਾ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗਾ। ਜਿਵੇਂ ਕਿ ਅਸੀਂ ਸਾਡੀ ਸਿਟੀ ਨੂੰ ਮਹਾਂਮਾਰੀ ਤੋਂ ਬਾਹਰ ਕੱਢ ਰਹੇ ਹਾਂ, ਅਸੀਂ ਸਾਡੇ ਉੱਦਮੀਆਂ ਅਤੇ ਕਾਰੋਬਾਰੀ ਭਾਈਚਾਰੇ ਨੂੰ ਸਮੁੱਚੀ ਬਹਾਲੀ ਅਤੇ ਭਵਿੱਖੀ ਵਾਧੇ ਵਾਸਤੇ ਯੋਗ ਬਣਨ ਵਿੱਚ ਉਹਨਾਂ ਦੀ ਮਦਦ ਲਈ, ਕਈ ਤਰ੍ਹਾਂ ਦੇ ਸਹਿਯੋਗ ਪ੍ਰਦਾਨ ਕਰਨ ਲਈ ਵਚਨਬੱਧ ਹਾਂ।”

- ਪਾਲ ਵਿਸੇਂਟ (Paul Vicente), ਗੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡੈਵਲਪਮੈਂਟ ਐਂਡ ਕਲਚਰ, ਕੇ-ਚੇਅਰ, ਮੇਅਰਸ ਕੋਵਿਡ-19 ਇਕੋਨੋਮਿਕ ਸਪੋਰਟ ਟਾਸਕ ਫੋਰਸ, ਸਿਟੀ ਆਫ ਬ੍ਰੈਂਪਟਨ

“ਕੈਨੇਡਾ ਦੇ ਇਨੋਵੇਸ਼ਨ ਕੋਰੀਡੋਰ ਦੇ ਕੇਂਦਰ ਵਿੱਚ ਸਾਡੀ ਮੁੱਖ ਥਾਂ ਦੇ ਨਾਲ, ਬ੍ਰੈਂਪਟਨ, ਨਵੀਨਤਾ ਵਿੱਚ ਗਲੋਬਲ ਲੀਡਰ ਬਣਨ ਦੇ ਟੀਚੇ ਨਾਲ ਆਪਣੇ ਈਕੋਸਿਸਟਮ ਵਿੱਚ ਵਾਧਾ ਕਰ ਰਿਹਾ ਹੈ। ਸਾਡਾ ਸਟਾਫ਼, ਫਾਊਂਡਰ ਇੰਸਟੀਟਿਊਟ ਦੇ ਨਾਲ ਕੀਤੀ ਭਾਈਵਾਲੀ ਵਾਂਗ, ਭਾਈਵਾਲੀਆਂ ਕਰਨ ਅਤੇ ਬ੍ਰੈਂਪਟਨ ਨੂੰ, ਉੱਦਮੀਆਂ ਅਤੇ ਕਾਰੋਬਾਰੀਆਂ ਲਈ ਸਰਬੋਤਮ ਥਾਂ ਬਣਾਉਣ ਵਾਸਤੇ ਜ਼ਰੂਰੀ ਕਦਮ ਚੁੱਕਣ ਲਈ ਵਚਨਬੱਧ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਮੈਂ ਅਜਿਹਾ ਭਵਿੱਖ ਦੇਖ ਸਕਦਾ ਹਾਂ, ਜਿੱਥੇ ਬ੍ਰੈਂਪਟਨ, ਵੱਡੀ ਸੰਖਿਆ ਵਿੱਚ ਤਕਨੀਕੀ ਸ਼ੁਰੂਆਤੀ ਉੱਦਮੀਆਂ ਲਈ ਘਰ ਬਣ ਜਾਵੇਗਾ। ਤਕਨੀਕੀ ਸ਼ੁਰੂਆਤੀ ਉੱਦਮ ਅਕਸਰ ਇਮੀਗ੍ਰੈਂਟਸ ਵੱਲੋਂ ਸ਼ੁਰੂ ਕੀਤੇ ਜਾਂਦੇ ਹਨ। ਬ੍ਰੈਂਪਟਨ ਵਿੱਚ ਇਮੀਗ੍ਰੈਂਟਸ ਦਾ ਪ੍ਰਤੀਸ਼ਟ ਕਾਫੀ ਜ਼ਿਆਦਾ ਹੈ ਅਤੇ ਇਹ ਦੇਸ਼ ਵਿੱਚ ਸਭ ਤੋਂ ਵੱਧ ਨੌਜਵਾਨਾਂ ਦੀ ਅਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ, ਜੋ ਟੈਰੇਂਟੋ ਅਤੇ ਵਾਟਰਲੂ ਦੇ ਦੁਨੀਆਭਰ ਵਿੱਚ ਪ੍ਰਸਿੱਧ ਤਕਨੀਕੀ ਹਬਸ ਦੇ ਵਿਚਕਾਰ ਰਹਿੰਦੇ ਹਨ। ਨੇੜਲੇ ਸ਼ਹਿਰਾਂ ਅਤੇ ਤਕਨੀਕੀ ਹਬਸ ਨੂੰ ਪੱਛਮ ਵੱਲ ਵਧਾਉਣ ਵਾਲੇ ਅਬਾਦੀ ਦੇ ਆਧਾਰ ਤੇ, ਪੁੱਜਣਯੋਗ ਫਾਇਦਿਆਂ ਦੇ ਨਾਲ, ਬ੍ਰੈਂਪਟਨ ਵਿੱਚ ਸ਼ੁਰੂਆਤੀ ਉੱਦਮ ਹਬ ਦੇ ਤੌਰ ਤੇ ਤੇਜ਼ੀ ਨਾਲ ਵਿਕਸਿਤ ਹੋਣ ਦੀ ਸਮਰੱਥਾ ਹੈ।”

- ਸੁਨੀਲ ਸ਼ਰਮਾ (Sunil Sharma), ਮੈਨੇਜਿੰਗ ਡਾਇਰੈਕਟਰ, ਟੈਕਸਟਾਰਸ ਟੈਰੇਂਟੋ; ਕੇ-ਡਾਇਰੈਕਟਰ, ਫਾਊਂਡਰ ਇੰਸਟੀਟਿਊਟ, ਟੈਰੇਂਟੋ ਐਂਡ ਵਾਟਰਲੂ ਚੈਪਟਰਸ

“ਫਾਊਂਡਰ ਇੰਸਟੀਟਿਊਟ, ਇਸਦੇ ਵਧਦੇ-ਫੁੱਲਦੇ ਤਕਨੀਕੀ ਸ਼ੁਰੂਆਤੀ ਉੱਦਮੀਆਂ ਦੇ ਈਕੋਸਿਸਟਮ ਨੂੰ ਵਿਕਸਿਤ ਕਰਨ ਵਿੱਚ ਮਦਦ ਲਈ, ਸਿਟੀ ਆਫ ਬ੍ਰੈਂਪਟਨ ਦੇ ਨਾਲ ਭਾਈਵਾਲੀ ਕਰਨ ਲਈ ਉਤਸ਼ਾਹਿਤ ਹੈ। ਟੈਰੇਂਟੋ ਤਕਨੀਕੀ ਕੋਰੀਡੋਰ, ਕੰਪਨੀ ਸ਼ੁਰੂ ਕਰਨ ਲਈ ਦੁਨੀਆ ਵਿੱਚ ਸਭ ਤੋਂ ਵਧੀਆ ਖੇਤਰਾਂ ਵਿੱਚੋਂ ਇੱਕ ਹੈ। ਅਸੀਂ ਬ੍ਰੈਂਪਟਨ ਨੂੰ ਅੱਗੇ ਲਿਆਉਣ ਦੇ ਮੌਕੇ ਲਈ ਧੰਨਵਾਦੀ ਹਾਂ।”

- ਰਯਾਨ ਮਿਸ਼ੇਲੇਟੀ (Ryan Micheletti), ਹੈਡ ਆਫ ਗਲੋਬਲ ਆਪਰੇਸ਼ਨਸ, ਦ ਫਾਊਂਡਰ ਇੰਸਟੀਟਿਊਟ

“ਐਫ.ਆਈ. ਦਾ ਹਾਲੀਆ ਗ੍ਰੈਜੂਏਟ ਅਤੇ ਬ੍ਰੈਂਪਟਨ ਦਾ ਨਿਵਾਸੀ ਹੋਣ ਵਜੋਂ, ਮੈਂ ਐਫ.ਆਈ. ਵੱਲੋਂ ਪੇਸ਼ ਕੀਤੇ ਜਾਣ ਵਾਲੇ ਮੌਕਿਆਂ ਨੂੰ ਸਪਸ਼ਟ ਰੂਪ ਨਾਲ ਦੇਖਿਆ ਹੈ। ਮੈਨੂੰ ਯਕੀਨ ਹੈ ਕਿ ਐਫ.ਆਈ. ਅਤੇ ਬ੍ਰੈਂਪਟਨ ਦੀ ਭਾਈਵਾਲੀ ਨਾਲ, ਬ੍ਰੈਂਪਟਨ ਕੋਲ ਉੱਦਮੀਆਂ ਦੇ ਨੈੱਟਵਰਕਾਂ ਦਾ ਵਿਸਤਾਰ ਕਰਕੇ, ਹਫ਼ਤਾਵਾਰ ਪਿਚਿੰਗ ਅਤੇ ਗਰੁੱਪ ਸੈਸ਼ਨ ਪੇਸ਼ ਕਰਕੇ ਅਤੇ ਉਹਨਾਂ ਮੈਂਟਰਸ, ਜਿਹਨਾਂ ਦੇ ਆਪਣੇ ਖੁਦ ਦੇ ਸ਼ੁਰੂਆਤੀ ਉੱਦਮ ਹਨ ਅਤੇ ਉਹ ਆਪਣੇ ਸਪਸ਼ਟ ਅਨੁਭਵਾਂ ਨੂੰ ਸਾਂਝਾ ਕਰ ਸਕਦੇ ਹਨ, ਤੱਕ ਪਹੁੰਚ ਪ੍ਰਦਾਨ ਕਰਕੇ, ਉਹਨਾਂ ਨੂੰ ਸਮਰੱਥ ਕਰਨ ਦਾ ਮੌਕਾ ਹੋਵੇਗਾ। ਕੈਨੇਡਾ ਵਿੱਚ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਵਜੋਂ, ਬ੍ਰੈਂਪਟਨ, ਨਵੀਨਤਾ ਅਤੇ ਉੱਦਮ ਸਬੰਧੀ ਸਫਲਤਾ ਲਈ ਅਸਲੀ ਹਥ ਦੇ ਤੌਰ ਤੇ ਸਥਾਪਤ ਹੋਵੇਗਾ।”

- ਡੈਨਿਅਲ ਯੇਬੋ (Daniel Yeboah) ਜਨਰਲ ਮੈਨੇਜਰ, ਇਲੈਕਟ੍ਰਾ ਹੈਲਥ ਕਾਰਪੋਰੇਸ਼ਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca